

Date: 26th September, 2025

CREMICA AGRO FOODS LTD.

To,
Metropolitan Stock Exchange of India Limited
The Listing Department,
205(A), 2nd floor, Piramal Agastya
Corporate Park, Kamani Junction,
LBS Road, Kurla (West), Mumbai - 400070

Trading Symbol: CREMICA Series: EQ ISIN: INE050S01019

Subject: Newspaper Publication pursuant to SEBI Circular No. SEBI/HO/MIRSD/MIRSD-PoD/P/CIR/2025/97 dated July 02, 2025

Dear Sir/ Ma'am

Please find enclosed herewith copies of relevant extracts of newspaper publication to shareholders pursuant to SEBI Circular No. SEBI/HO/MIRSD/MIRSD-PoD/P/CIR/2025/97 dated July 02, 2025 regarding opening of special window for physical shareholders to submit re-lodgement requests for the transfer of shares as published in following Newspaper(s):

1. "Financial Express" (English Language) dated 25th September, 2025
2. "Desh Sewak" (Punjabi Language) dated 25th September, 2025

The said copies of newspaper advertisement is also available on website of company i.e. www.cremicaagro.com

Kindly take the same on record.

Thanking You,
For Cremica Agro Foods Limited

Vishakha Rathour
(Company Secretary)
M. No. A73213

MAGNA
MasterCAST®
MAGNA ELECTRO CASTING
(CIN:L31103TZ1990PLC002)

Regd. Office: SF No.34 and 35, Coimbatore Polachi M
Tamaraikulam Post, Kinathukadavu Taluk, Coim
Corporate Office: 43, Balasundaram Road, Co
E-mail: info@magnacast.com, Phone: 0422-2240100

NOTICE

Notice is hereby given that pursuant to Section 201 of the Companies Act, 2013, the Central Government to obtain the approval under Section 13(1)(b) of the Act, the Company has applied to the Central Government for the same at the Annual General meeting held on 4, 2025 to September 3, 2030. The Shareholders of the Company have approved for the same at the Annual General meeting held on 4, 2025 to September 3, 2030. Any person having any objection to the above proposal, may communicate his/her objection(s) in writing, duly substantiated, to the date of publication of this notice to the Secretary, Shastri Bhawan, Dr. Rajendra Prasad Marg, New Delhi-110 001, the applicant Company at the aforementioned corporate office.

For Magna

Place : Coimbatore
Date : 24.09.2025



SHIRIRAM®

SHIRIRAM PISTONS & RINGS
CIN : L29112DL1963PLC004
Regd. Office : 3rd Floor, Himalaya House, 23, K
New Delhi - 110 001, Tel. : +91 11 2

Website : www.shirimpistons.com, E-mail : compliance@shirimpistons.com

NOTICE TO SHAREHOLDERS

**(A) SPECIAL WINDOW FOR RE-LODGE OF
PHYSICAL SHARES**

Pursuant to SEBI Circular No. SEBI/HO/MIRSD/2025/1 dated July 2, 2025, a special window has been opened on January 6, 2026, only for re-lodgement of transfer documents re-lodged prior to the deadline of April 1, 2019 but were rejected due to deficiency in the documents/ process / or other timelines of March 31, 2021 for re-lodging their documents. Eligible shareholders who have missed the aforesaid documents for transfer of securities are requested to file the documents with the Company at the following address: Floor, Himalaya House, 23, Kasturba Gandhi Marg, New Delhi - 110 001, Tel: 011- 42541234, E-mail ID: compliance@shirimpistons.com or to the Company Assignments Limited, 205 - 208, Anarkali Complex, New Delhi - 110 055, Tel: 011- 42541234, E-mail ID: compliance@shirimpistons.com for assistance, within this window.

Note: Shares re-lodged during this period will be transferred. Please ensure you have an active demat account. Master List (CML) along with transfer documents.

**(B) SPECIAL DRIVE FOR UPDATION OF KYC & OTH
TO PREVENT TRANSFER OF UNPAID/UNCLAI**

100 DAYS CAMPAIGN - 'SAKSHAM N

100 DAYS CAMPAIGN - 'SAKSHAM N

100 DAYS CAMPAIGN - 'SAKSHAM N

CREMICA AGRO FOODS LIMITED

Regd off: 455, Sohan Palace, 2nd Floor, The Mall, Ludhiana,
Punjab- 141001
CIN: L15146PB1989PLC009676, E-mail: contact@cremicaagro.com;
Ph: 01826-225418; Website: www.cremicaagro.com

**Special Window for Re-lodgement of Transfer
Requests of Physical Shares**

Pursuant to SEBI Circular No. SEBI/HO/MIRSD/MIRSD-Pod/P/CIR/2025/97 dated July 02, 2025, the Company is pleased to offer a one-time special window for physical shareholders to submit re-lodgement requests for the transfer of shares. This Special Window is open from July 07, 2025 to January 06, 2026 and is especially applicable to cases where the original share transfer requests were lodged prior to April 01, 2019, and were returned or rejected due to deficiencies in documentation, process or any other reason. The shares re-lodged for transfer will be processed only in dematerialized form during this window. Eligible shareholders may submit their transfer requests along with the requisite documents within the stipulated period to the Company's Registrar and Share Transfer Agent (RTA) at M/s MUFG Intime India Private Limited (formerly Link Intime India Private Limited), Noble Heights, 1st Floor, Plot NH 2, C-1 Block, LSC, Near Savitri Market, Janakpuri, New Delhi-110058 (Tel No.: 011-49411000).

For Cremica Agro Foods Limited

Sd/-

Vishakha Rathour
(Company Secretary)
M.No. A73213

Date: 24.09.2025
Place: Ludhiana

IOL Chemicals and Pharmaceuticals Limited

CIN: L29116PB1986PLC007030

Regd Office: Village & Post Office Handiara, Fatehgarh
Channa Road, Barnala, 148107, Punjab (India)

Corporate Office: 85 Industrial Area 'A', Ludhiana-141001

Tel: +91-161-2225531-35

E-mail: contact@iolcp.com, Website: www.iolcp.com

**SPECIAL WINDOW FOR RE-LODGE OF
TRANSFER REQUESTS FOR PHYSICAL SHARES**

Dear Shareholders,

In continuation of our earlier publication dated 4th August 2025 and pursuant to SEBI Circular No. SEBI/HO/MIRSD/MIRSD-Pod/P/CIR/2025/97 dated 2nd July 2025, Shareholders of IOL Chemicals and Pharmaceuticals Limited holding shares in physical form are hereby informed that a one-time Special Window is open to re-lodge the request for transfer of such shares. The re-lodgment is applicable only in cases where original transfer requests were lodged prior to 1st April 2019, but were returned, rejected, or remained unattended due to deficiencies in documentation or other procedural reasons.

Special Window Period: From: 7th July 2025 to 6th January 2026 (Duration: Six Months)

Further, as per the current SEBI guidelines, all shares re-lodged for transfer during this window shall be processed only in dematerialized form. Physical transfer of shares will not be permitted.

Submission of Requests

Eligible shareholders are requested to submit their re-lodgment requests along with all requisite documents to the Company's Registrar and Share Transfer Agent (RTA) at the following address:



TATA POWER

(Corporate Contracts Department, 5th Floor Station B)

Tata Power, Trombay Thermal Power Station, Chembur-Mahul, Mumbai 400074, Maharashtra, India.
(Board Line: 022-67175323, Mobile: 7208817950) CIN: L28920MH1919PLC000567

NOTICE INVITING TENDER

The Tata Power Company Limited invites tender from eligible vendors for the following package.

1) Dismantling of Roof shed at station A at Trombay Thermal Power plant, Mumbai (CC26JG066)

Interested and eligible bidders to submit Tender Fee and Authorization Letter before 1500 hrs. of 4th October 2025. For detailed NIT, please visit Tender section on website [https://www.tatapower.com](http://www.tatapower.com). Also, all future corrigendum's if any, to the said tender will be published on Tender section of above website (Tata Power → Business Associates → Tender Documents) only.



TRANSCHEM LIMITED

(CIN: L24100MH1976PLC019327)

Regd. Office: 111, Maher Chambers IV, 11th Floor, Nariman Point, Mumbai, 400021
Tel.: 022 4334 7000 Telefax : 022 4334 7002

E-mail : secretary@transchem.net Website: www.transchem.net

NOTICE OF FIRST EXTRA-ORDINARY GENERAL MEETING FOR THE FINANCIAL YEAR 2025-26 AND REMOTE E-VOTING INFORMATION

NOTICE is hereby given that the 1st Extra Ordinary General Meeting ("EGM") of Transchem Limited ("the Company") for the financial year 2025-26 is scheduled to be held on **Thursday, October 16, 2025 at 11:00 a.m. (IST)** through Video Conferencing ("VC")/Other Audio Visual Means ("OAVM") only, to transact the businesses as set out in the Notice of the EGM. Pursuant to the Ministry of Corporate Affairs ("MCA") General Circular No. 03/2025 dated September 22, 2025 read with earlier circulars issued by the MCA in this regard and Securities and Exchange Board of India ("SEBI") Circular no. SEBI/HO/CFD/CFD-Pod-P/CIR/2024/133 dated October 3, 2024, the Company has sent the Notice of EGM, through electronic mode only, to those members whose e-mail addresses are registered with the Company/Depositories/Registrar and Share Transfer Agent ("RTA") as on September 19, 2025.

The Notice of EGM along with Explanatory Statement and other documents are also available on the website of the Company at www.transchem.net and can also be accessed from at relevant section of the website of the Stock Exchange i.e. BSE Limited ("BSE") viz. www.bseindia.com. The EGM Notice is also available on the website of National Securities Depository Limited ("NSDL") at www.evoting.nsdl.com.

NSDL is appointed to provide a platform for convening the meeting through VC; to handle and supervise the entire process of holding the meeting through VC, e-voting, and processing of data relating to the meeting and voting, etc. Further, members can join and participate in the EGM through VC/OAVM facility only. The instructions for joining and manner of participation in the EGM are provided in the Notice.

Members are further informed as follows:

1. The Company is providing the facility of remote e-Voting to the Members and e-Voting at EGM, to exercise their rights to vote on the resolutions proposed to be passed at the EGM.
2. The Company has fixed Thursday, October 09, 2025 as the Cut-off date for determining the members eligible to vote on all resolutions set out in the EGM Notice.
3. The Remote e-Voting period commences on Monday, October 13, 2025 at 09:00 a.m. (IST) and will conclude at 05:00 p.m. (IST) on Wednesday, October 15, 2025. The Remote e-Voting will not be permitted beyond 05:00 p.m. (IST) on Wednesday, October 15, 2025.
4. Members holding shares in physical mode and who have not updated their e-mail address with

